

14 ਦਸੰਬਰ, 2018

## ਬ੍ਰੈਂਪਟਨ ਵਿੱਚ 2018 ਛੁੱਟੀਆਂ ਦਾ ਸੀਜਨ

ਬ੍ਰੈਂਪਟਨ, ਓਨਟੈਰੀਓ – ਆਗਾਮੀ ਛੁੱਟੀਆਂ ਦੇ ਸੀਜਨ ਦੇ ਦੌਰਾਨ, ਸਿਟੀ ਹਾਲ (City Hall) ਸਮੇਤ, ਸਿਟੀ ਆਫ ਬ੍ਰੈਂਪਟਨ (City of Brampton) ਦੇ ਕਈ ਆਫਿਸ ਸੇਮਵਾਰ, 24 ਦਸੰਬਰ, 2018 ਨੂੰ ਦੁਪਹਿਰ 12 ਵਜੇ ਤੋਂ ਜਨਤਾ ਲਈ ਬੰਦ ਹੋ ਜਾਣਗੇ ਅਤੇ ਬੁੱਧਵਾਰ, 2 ਜਨਵਰੀ 2019 ਨੂੰ ਸਵੇਰੇ 8:30 ਵਜੇ ਦੁਬਾਰਾ ਖੁੱਲ੍ਹਣਗੇ।

ਨਿਵਾਸੀ ਇਸ ਸਮੇਂ ਦੌਰਾਨ ਵਿਅਕਤੀਗਤ ਤੌਰ ਤੇ ਵਿਆਹ ਦੇ ਲਾਇਸੈਂਸ, ਪਾਰਕਿੰਗ ਦੇ ਜੁਰਮਾਨੇ, ਅਤੇ ਬਿਲਡਿੰਗ ਪਰਮਿਟ ਲਈ ਦਰਖਾਸਤ ਨਹੀਂ ਦੇ ਸਕਣਗੇ। ਕਈ ਸੇਵਾਵਾਂ ਸਧਾਰਨ ਢੰਗ ਨਾਲ ਕੰਮ ਕਰਨਾ ਜਾਰੀ ਰੱਖਣਗੀਆਂ, ਜਿਹਨਾਂ ਵਿੱਚ ਸ਼ਾਮਲ ਹਨ: ਫਾਇਰ ਅਤੇ ਐਮਰਜੈਂਸੀ (ਅੱਗ ਅਤੇ ਸੰਕਟਕਾਲ) ਸੇਵਾਵਾਂ ਅਤੇ ਸਿਟੀ ਆਫ ਬ੍ਰੈਂਪਟਨ ਬਾਇ-ਲਾਅ ਐਨਫੋਰਸਮੈਂਟ (ਉਪ-ਕਾਨੂੰਨ ਲਾਗੂਕਰਣ)।

ਸਿਟੀ ਆਫ ਬ੍ਰੈਂਪਟਨ ਦੀਆਂ ਸੇਵਾਵਾਂ ਵਿੱਚ ਸਾਰੀਆਂ ਤਬਦੀਲੀਆਂ ਅਤੇ ਬੰਦ ਹੋਣ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ 311 ਤੇ ਕਾਲ ਕਰੋ ਜਾਂ [www.brampton.ca](http://www.brampton.ca) ਤੇ ਜਾਓ।

### ਬ੍ਰੈਂਪਟਨ ਟ੍ਰਾਂਜ਼ਿਟ

ਛੁੱਟੀਆਂ ਦੇ ਸੀਜਨ ਲਈ ਇਹ ਸੇਵਾ ਦਿੱਤੀ ਜਾਏਗੀ:

- ਸੋਮਵਾਰ, 24 ਦਸੰਬਰ, 2018: ਘਟਾਈ ਹੋਈ ਕਾਰਜਦਿਨ ਵਾਲੀ ਸੇਵਾ
- ਮੰਗਲਵਾਰ, 25 ਦਸੰਬਰ, 2018: ਐਤਵਾਰ/ਛੁੱਟੀ ਵਾਲੇ ਦਿਨ ਵਾਲੀ ਸੇਵਾ
- ਬੁੱਧਵਾਰ, 26 ਦਸੰਬਰ, 2018: ਸ਼ਨੀਵਾਰ ਵਾਲੀ ਸੇਵਾ
- ਵੀਰਵਾਰ, 27 ਦਸੰਬਰ, 2018: ਘਟਾਈ ਹੋਈ ਕਾਰਜਦਿਨ ਵਾਲੀ ਸੇਵਾ
- ਸ਼ੁੱਕਰਵਾਰ, 28 ਦਸੰਬਰ, 2018: ਘਟਾਈ ਹੋਈ ਕਾਰਜਦਿਨ ਵਾਲੀ ਸੇਵਾ
- ਸ਼ਨੀਵਾਰ, 29 ਦਸੰਬਰ, 2018: ਸ਼ਨੀਵਾਰ ਵਾਲੀ ਸੇਵਾ
- ਐਤਵਾਰ, 30 ਦਸੰਬਰ, 2018: ਐਤਵਾਰ/ਛੁੱਟੀ ਵਾਲੇ ਦਿਨ ਵਾਲੀ ਸੇਵਾ
- ਸੋਮਵਾਰ, 31 ਦਸੰਬਰ, 2018: ਘਟਾਈ ਹੋਈ ਕਾਰਜਦਿਨ ਵਾਲੀ ਸੇਵਾ

*ਸਾਰੇ ਰੂਟਾਂ ਤੇ ਨਵੇਂ ਸਾਲ ਦੀ ਸ਼ਾਮ ਦੀ ਮੁਫਤ ਸੇਵਾ, ਸ਼ਾਮ 7 ਵਜੇ ਸ਼ੁਰੂ ਹੋਵੇਗੀ, ਅਤੇ ਇਸਤੋਂ ਇਲਾਵਾ ਕੁਝ ਰੂਟਾਂ ਤੇ ਵਧੀ ਹੋਈ ਸੇਵਾ ਮੁਹੱਈਆ ਹੋਵੇਗੀ।*

- ਮੰਗਲਵਾਰ, 1 ਜਨਵਰੀ, 2019: ਐਤਵਾਰ/ਛੁੱਟੀ ਵਾਲੇ ਦਿਨ ਵਾਲੀ ਸੇਵਾ
- ਬੁੱਧਵਾਰ, 2 ਜਨਵਰੀ, 2019: ਘਟਾਈ ਹੋਈ ਕਾਰਜਦਿਨ ਵਾਲੀ ਸੇਵਾ
- ਵੀਰਵਾਰ, 3 ਜਨਵਰੀ, 2019: ਘਟਾਈ ਹੋਈ ਕਾਰਜਦਿਨ ਵਾਲੀ ਸੇਵਾ
- ਸ਼ੁੱਕਰਵਾਰ, 4 ਜਨਵਰੀ, 2019: ਘਟਾਈ ਹੋਈ ਕਾਰਜਦਿਨ ਵਾਲੀ ਸੇਵਾ
- ਸ਼ਨੀਵਾਰ, 5 ਜਨਵਰੀ, 2019: ਸ਼ਨੀਵਾਰ ਵਾਲੀ ਸੇਵਾ
- ਐਤਵਾਰ, 6 ਜਨਵਰੀ, 2019: ਐਤਵਾਰ/ਛੁੱਟੀ ਵਾਲੇ ਦਿਨ ਵਾਲੀ ਸੇਵਾ

ਨੋਟ:

- ਸਕੂਲ ਰੂਟ (200 ਸੀਰੀਜ) 7 ਜਨਵਰੀ ਨੂੰ ਦੁਬਾਰਾ ਸ਼ੁਰੂ ਹੋਣਗੇ
- ਰੂਟ ਅਤੇ ਪੂਰੇ ਕਾਰਜਕਰਮ ਦੀ ਜਾਣਕਾਰੀ ਲਈ, 905.874.2999 ਤੇ ਫੋਨ ਕਰੋ ਜਾਂ [www.bramptontransit.com](http://www.bramptontransit.com) ਤੇ ਜਾਓ।
- ਅਗਲੀ ਬੱਸ ਬਾਰੇ ਅਸਲ ਸਮੇਂ ਦੀ ਜਾਣਕਾਰੀ ਲਈ, ਆਪਣੇ ਸਮਾਰਟਫੋਨ ਜਾਂ ਕਿਸੇ ਹੋਰ ਮੋਬਾਈਲ ਡਿਵਾਈਸ ਰਾਹੀਂ [nextride.brampton.ca](http://nextride.brampton.ca) ਤੇ ਜਾਓ। ਟ੍ਰਿਪ ਪਲਾਨਿੰਗ ਦੇ ਹੋਰ ਟੂਲਾਂ ਲਈ, [www.triplinx.ca](http://www.triplinx.ca) ਤੇ ਜਾਂ Google Maps (ਗੂਗਲ ਮੈਪਸ) ਤੇ ਜਾਓ।

### ਬ੍ਰੈਂਪਟਨ ਲਾਇਬ੍ਰੇਰੀ

ਬ੍ਰੈਂਪਟਨ ਲਾਇਬ੍ਰੇਰੀ ਦੀਆਂ ਸਾਰੀਆਂ ਬ੍ਰਾਂਚਾਂ (ਸਿਵਿਕ ਸੈਂਟਰ (Civic Centre) ਵਿੱਚ ਚਿੰਗਕੂਜ਼ੀ ਬ੍ਰਾਂਚ (Chinguacousy Branch), ਸਿਰਿਲ ਕਲਾਰਕ ਬ੍ਰਾਂਚ (Cyril Clark Branch), ਫੋਰ ਕੋਰਨਰਸ ਬ੍ਰਾਂਚ (Four Corners Branch), ਗੋਰ ਮੇਡੋਜ਼ ਬ੍ਰਾਂਚ (Gore Meadows Branch), ਮਾਊਂਟ ਪਲੈਜ਼ੈਂਟ ਵਿਲੇਜ ਬ੍ਰਾਂਚ (Mount Pleasant Village Branch) ਅਤੇ ਸਾਊਥ ਫਲੈਚਰਸ ਬ੍ਰਾਂਚ (South Fletcher's Branch)) ਬੰਦ ਰਹਿਣਗੀਆਂ:

- ਸੋਮਵਾਰ, 24 ਦਸੰਬਰ, 2018
- ਮੰਗਲਵਾਰ, 25 ਦਸੰਬਰ, 2018
- ਬੁੱਧਵਾਰ, 26 ਦਸੰਬਰ, 2018
- ਸੋਮਵਾਰ, 31 ਦਸੰਬਰ, 2018
- ਮੰਗਲਵਾਰ, 1 ਜਨਵਰੀ, 2019

ਹੋਰ ਜਾਣਕਾਰੀ ਲਈ, (905) 793-4636 ਤੇ ਜਾਂ 311 ਤੇ ਫੋਨ ਕਰੋ ਜਾਂ [www.bramptonlibrary.ca](http://www.bramptonlibrary.ca) ਤੇ ਜਾਓ।

### ਆਉਟਡੋਰ ਆਈਸ ਸਕੇਟਿੰਗ ਰਿੰਕ

ਆਉਟਡੋਰ ਆਈਸ ਸਕੇਟਿੰਗ ਰਿੰਕ ਦਾ ਖੁੱਲ੍ਹਣਾ ਮੌਸਮ ਤੇ ਨਿਰਭਰ ਕਰਦਾ ਹੈ। ਆਈਸ ਬਣਨ ਅਤੇ ਇਸਨੂੰ ਕਾਇਮ ਰੱਖਣ ਵਾਸਤੇ ਵਧੀ ਹੋਈ ਮਿਆਦ ਤੱਕ, ਤਾਪਮਾਨ ਫ੍ਰੀਜ਼ਿੰਗ (ਬਹੁਤ ਜ਼ਿਆਦਾ ਠੰਡਾ) ਪੱਧਰ ਤੋਂ ਘੱਟ ਰਹਿਣ ਦੀ ਲੋੜ ਹੁੰਦੀ ਹੈ। 14 ਦਸੰਬਰ ਤੋਂ, ਚਿੰਗਕੂਜ਼ੀ ਪਾਰਕ ਸਕੇਟ ਟ੍ਰੇਲ (Chinguacousy Park Skate Trail), ਮਾਊਂਟ ਪਲੈਜ਼ੈਂਟ ਆਉਟਡੋਰ ਸਕੇਟਿੰਗ ਰਿੰਕ (Mount Pleasant Outdoor Skating Rink) ਅਤੇ ਗੇਜ ਪਾਰਕ ਆਉਟਡੋਰ ਸਕੇਟਿੰਗ ਟ੍ਰੇਲ (Gage Park Outdoor Skating Trail) ਇਸ ਸੀਜਨ ਲਈ ਖੁੱਲ੍ਹ ਗਏ ਹਨ।

ਇਸ ਵੇਲੇ ਸਿਟੀ ਤਿੰਨ ਮੁਫਤ ਆਉਟਡੋਰ ਆਈਸ ਸਕੇਟਿੰਗ ਰਿੰਕਾਂ ਦਾ ਸੰਚਾਲਨ ਕਰ ਰਹੀ ਹੈ: ਚਿੰਗਕੂਜ਼ੀ ਪਾਰਕ ਸਕੇਟ ਟ੍ਰੇਲ, ਮਾਊਂਟ ਪਲੈਜ਼ੈਂਟ ਆਉਟਡੋਰ ਸਕੇਟਿੰਗ ਰਿੰਕ ਅਤੇ ਗੇਜ ਪਾਰਕ ਆਉਟਡੋਰ ਸਕੇਟਿੰਗ ਟ੍ਰੇਲ।

ਜੇ ਮੌਸਮ ਠੀਕ ਰਹਿੰਦਾ ਹੈ, ਗੋਰ ਮੇਡੋਜ਼ ਕਮਿਊਨਿਟੀ ਸੈਂਟਰ (Gore Meadows Community Centre) ਕਵਰਡ ਆਉਟਡੋਰ ਆਈਸ ਰਿੰਕ ਨੂੰ ਸਰਦੀ 2018 ਵਿੱਚ ਖੋਲ੍ਹਣ ਦੀ ਯੋਜਨਾ ਹੈ। ਇਸ ਲਈ ਫੀਸਾਂ ਲਾਗੂ ਹੁੰਦੀਆਂ ਹਨ।

ਯਾਦ ਰੱਖੋ, ਇਨਡੋਰ ਆਈਸ ਰਿੰਕ ਹਰ ਤਰਾਂ ਦੇ ਮੌਸਮ ਵਿੱਚ ਖੁੱਲ੍ਹੇ ਰਹਿੰਦੇ ਹਨ – ਡ੍ਰੌਪ-ਇਨ ਕਾਰਜਕਰਮ ਅਤੇ ਲਰਨ ਟੂ ਸਕੇਟ (Learn to Skate) ਕਲਾਸਾਂ ਸਬੰਧੀ ਜਾਣਕਾਰੀ [www.brampton.ca/recreation](http://www.brampton.ca/recreation) ਤੇ ਉਪਲਬਧ ਹੈ।

ਹੋਰ ਜਾਣਕਾਰੀ [ਇੱਥੇ \(here\)](#) ਉਪਲਬਧ ਹੈ।

**ਬ੍ਰੈਂਪਟਨ ਐਨੀਮਲ ਸਰਵਿਸਿਜ**

ਬ੍ਰੈਂਪਟਨ ਐਨੀਮਲ ਸਰਵਿਸਿਜ (Brampton Animal Services) 12 ਦਿਨਾਂ ਦੇ ਕ੍ਰਿਸਮਸ ਦਾ ਜਸ਼ਨ ਮਨਾਉਣ ਦੇ ਮੱਧ ਵਿੱਚ ਹੈ। ਛੁੱਟੀਆਂ ਦੇ ਇਸ ਸੀਜਨ ਵਿੱਚ ਮਜ਼ੇਦਾਰ ਗਤੀਵਿਧੀਆਂ ਵਿੱਚ ਸ਼ਾਮਲ ਹੋਵੋ ਅਤੇ ਇੱਕ ਅਡਾਪਸ਼ਨ (ਗੇਟ ਲੈਣਾ) ਗਿਫਟ ਸਰਟੀਫਿਕੇਟ ਖਰੀਦ ਕੇ, ਮੁਫਤ ਮਾਈਕ੍ਰੋਚਿਪ ਕਲੀਨਿਕ ਲਈ ਰਜਿਸਟਰ ਕਰਕੇ ਜਾਂ ਐਮਰਜੈਂਸੀ ਸਥਿਤੀਆਂ ਵਿੱਚ ਲਾਵਾਰਸ ਪਾਲਤੂ ਜਾਨਵਰਾਂ ਦੀ ਮਦਦ ਕਰਨ ਲਈ (ਹੋਪ) (HOPE) ਫੰਡ ਵਿੱਚ ਐਨਲਾਈਨ ਦਾਨ ਕਰਕੇ ਲੋੜਵੰਦ ਜਾਨਵਰਾਂ ਦੀ ਸਹਾਇਤਾ ਕਰੋ।

ਹੋਰ ਜਾਣਕਾਰੀ [ਇੱਥੇ \(here\)](#) ਉਪਲਬਧ ਹੈ।

**ਬ੍ਰੈਂਪਟਨ ਨਵੇਂ ਸਾਲ ਦੀ ਸ਼ਾਮ 2018**

ਇਸ ਨਵੇਂ ਸਾਲ ਦੀ ਸ਼ਾਮ, ਡਾਉਨਟਾਉਨ ਬ੍ਰੈਂਪਟਨ ਵਿੱਚ ਮਜ਼ੇਦਾਰ, ਪਰਿਵਾਰ-ਅਨੁਕੂਲਿਤ ਗਤੀਵਿਧੀਆਂ, ਲਾਈਵ ਮਨੋਰੰਜਨ ਅਤੇ ਪਟਾਕਿਆਂ ਲਈ ਸ਼ਾਮਲ ਹੋਵੋ।

ਸੋਮਵਾਰ, 31 ਦਸੰਬਰ ਨੂੰ ਰਾਤ 8 ਵਜੇ ਤੋਂ ਅੱਧੀ ਰਾਤ ਤੱਕ ਗਾਰਡਨ ਸਕਵੇਅਰ (Garden Square) ਵਿਖੇ, ਬ੍ਰੈਂਪਟਨ ਦੇ ਆਪਣੇ ਸੈਨਡ੍ਰਾਈਵ ਰਿਕਾਰਡਸ (SounDrive Records) ਦੇ ਸਹਿਯੋਗ ਨਾਲ ਤਿਆਰ ਕੀਤਾ, ਲਾਈਵ ਕੋਨਸਰਟ ਹੋਵੇਗਾ। ਕੋਨਸਰਟ ਵਿੱਚ ਹੈਂਡਲਾਈਨਰ (ਮੁੱਖ ਪਰਦਰਸ਼ਕ) ਸ਼ੈਨ ਹੂਕ (Shawn Hook) ਦੇ ਨਾਲ-ਨਾਲ, ਜੁਲਿਅਨ ਟੇਲਰ ਬੈਂਡ (Julian Taylor Band) ਅਤੇ ਬ੍ਰੈਂਪਟਨ ਦੇ ਕਲਾਕਾਰ, ਰੈਜ਼ (Raz), ਮੇਲੇ ਰੋਜ਼ (Melle Rose) ਅਤੇ ਡੀ.ਜੇ. ਟੈਮ (DJ Tam) ਪਰਫੋਰਮ ਕਰਨਗੇ। ਟਿਮ ਹੋਰਟੋਨਸ (Tim Hortons) ਵੱਲੋਂ ਪੇਸ਼ ਕੀਤੇ ਦੋ ਰੋਮਾਂਚਕ ਪਟਾਕਿਆਂ ਦੇ ਡਿਸਪਲੇ, ਰਾਤ 9 ਵਜੇ ਤੇ ਅੱਧੀ ਰਾਤ ਨੂੰ ਹੋਣਗੇ।

ਮਜ਼ੇਦਾਰ ਗਤੀਵਿਧੀਆਂ ਗਾਰਡਨ ਸਕਵੇਅਰ (Garden Square) ਤੋਂ ਬਾਹਰ ਵੀ ਜਾਰੀ ਰਹਿਣਗੀਆਂ। ਇਸ ਸਾਲ, ਪਰਿਵਾਰ-ਅਨੁਕੂਲਿਤ ਮਨੋਰੰਜਨ ਸਿਟੀ ਹਾਲ ਦੀ ਕਨਸਰਵੇਟਰੀ (Conservatory) ਵਿੱਚ, ਲਾਈਵ ਡਾਂਸ ਪਾਰਟੀ ਅਤੇ ਐਟਰੀਅਮ (Atrium) ਵਿੱਚ ਘੁੰਮਦੇ-ਫਿਰਦੇ ਜਾਦੂਗਰ ਅਤੇ ਨਿੱਘੇ ਖੇਤਰ ਦੇ ਨਾਲ, ਸ਼ਾਮ 6:30 ਵਜੇ ਤੋਂ 9 ਵਜੇ ਤੱਕ ਹੋਵੇਗਾ। ਜਦੋਂ ਸਿਟੀ ਹਾਲ ਵਿੱਚ ਪਾਰਟੀ ਖ਼ਤਮ ਹੋਵੇਗੀ, ਪਰਿਵਾਰਾਂ ਨੂੰ ਗਾਰਡਨ ਸਕਵੇਅਰ ਵਿੱਚ ਰਾਤ 9 ਵਜੇ ਜਲਦੀ ਹੋਣ ਵਾਲੇ ਪਟਾਕਿਆਂ ਦੇ ਸ਼ੋ ਦਾ ਮਜ਼ਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਹਰ ਕਿਸੇ ਨੂੰ ਸਰਦੀ ਦੀਆਂ ਹਜ਼ਾਰਾਂ ਝਿਲਮਿਲਾਉਂਦੀਆਂ ਲਾਈਟਾਂ ਦੇਖਣ ਅਤੇ ਪੂਰੇ ਤਿਉਹਾਰ ਦੇ ਦੌਰਾਨ, ਟ੍ਰੇਲ ਉੱਤੇ ਸਕੇਟਿੰਗ ਕਰਨ ਲਈ ਗੇਜ ਪਾਰਕ (Gage Park) ਵਿਖੇ ਆਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਦੇ ਸਾਰੇ ਰੂਟਾਂ ਤੇ ਨਵੇਂ ਸਾਲ ਦੀ ਸ਼ਾਮ ਦੀ ਮੁਫਤ ਸੇਵਾ 31 ਦਸੰਬਰ ਨੂੰ ਸ਼ਾਮ 7 ਵਜੇ ਸ਼ੁਰੂ ਹੋਵੇਗੀ। ਇਸ ਵਿੱਚ ਕੁਝ ਰੂਟਾਂ ਤੇ ਵਧੀ ਹੋਈ ਸੇਵਾ ਵੀ ਸ਼ਾਮਲ ਹੈ।

ਹੋਰ ਜਾਣਕਾਰੀ [ਇੱਥੇ \(here\)](#) ਉਪਲਬਧ ਹੈ।

**ਪਟਾਕੇ**

ਨਵੇਂ ਸਾਲ ਦੀ ਸ਼ਾਮ ਸਾਲ ਵਿੱਚ ਮਨਜ਼ੂਰੀ ਪ੍ਰਾਪਤ ਉਹਨਾਂ ਚਾਰ ਦਿਨਾਂ ਵਿੱਚੋਂ ਇੱਕ ਹੈ, ਜਦੋਂ ਨਿੱਜੀ ਪ੍ਰਾਪਰਟੀ ਤੇ, ਪਰਮਿਟ ਦੀ ਲੋੜ ਦੇ ਬਿਨਾਂ ਛੋਟੀ-ਰੋਜ਼ ਦੇ ਪਟਾਕਿਆਂ ਦੀ ਇਜਾਜ਼ਤ ਹੁੰਦੀ ਹੈ। ਛੋਟੀ-ਰੋਜ਼ ਵਾਲੇ ਪਟਾਕੇ ਉਹ ਹੁੰਦੇ ਹਨ, ਜੋ ਚਲਾਏ ਜਾਣ ਤੇ ਤਿੰਨ ਮੀਟਰ (10 ਫੁੱਟ) ਤੋਂ ਘੱਟ ਦੂਰ ਤੱਕ ਜਾਂਦੇ ਹਨ (ਉਦਾਹਰਨ ਲਈ ਅਨਾਰ, ਚੱਕਰ, ਜ਼ਮੀਨੀ ਚੱਕਰ, ਫੁਲਝੜੀਆਂ)। ਹੋਰ ਸਾਰੇ ਰਾੱਕੇਟ ਕਿਸਮ ਦੇ ਪਟਾਕਿਆਂ ਤੇ ਬ੍ਰੈਂਪਟਨ ਵਿੱਚ ਪਾਬੰਦੀ ਹੈ। ਸਿਟੀ,

ਨਿਵਾਸੀਆਂ ਨੂੰ ਯਾਦ ਕਰਵਾਉਂਦੀ ਹੈ ਕਿ ਪਟਾਕਿਆਂ ਨੂੰ ਗਲੀ, ਪਗਡੰਡੀਆਂ ਤੇ, ਸਿਟੀ ਪਾਰਕਾਂ ਦੇ ਅੰਦਰ ਜਾਂ ਮਿਊਨਿਸਿਪਲ ਜਾਂ ਸਕੂਲ ਦੀਆਂ ਪ੍ਰਾਪਰਟੀਆਂ ਤੇ ਚਲਾਉਣ ਦੀ ਇਜਾਜ਼ਤ ਨਹੀਂ ਹੈ।

ਹੋਰ ਜਾਣਕਾਰੀ ਲਈ, visit [www.brampton.ca](http://www.brampton.ca) ਤੇ ਜਾਓ

ਆਪਣੀ ਪ੍ਰਾਪਰਟੀ ਤੇ ਛੋਟੀ-ਰੇਂਜ ਦੇ ਪਟਾਕੇ ਚਲਾਉਂਦੇ ਸਮੇਂ, ਤੁਹਾਡੇ ਲਈ ਇਹਨਾਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨੀ ਲਾਜ਼ਮੀ ਹੈ:

- ਤੁਹਾਡੇ ਕੋਲ ਲਾਜ਼ਮੀ ਤੌਰ ਤੇ ਪਾਣੀ ਦਾ ਕੰਟੇਨਰ ਜਾਂ ਪਾਣੀ ਨਾਲ ਭਰੀ ਕੋਈ ਹੋਜ਼ ਲਾਈਨ ਹੋਣੀ ਚਾਹੀਦੀ ਹੈ, ਜੋ ਪਟਾਕੇ ਬੁਝਾਉਣ ਲਈ ਉਪਲਬਧ ਹੋਵੇ
- ਤੁਹਾਨੂੰ ਫੁਲਝੜੀ ਨੂੰ ਛੱਡ ਕੇ, ਕਦੇ ਵੀ ਕਿਸੇ ਹੋਰ ਪਟਾਕੇ ਨੂੰ ਹੱਥ ਵਿੱਚ ਨਹੀਂ ਫੜਨਾ ਚਾਹੀਦਾ ਅਤੇ ਨਾ ਹੀ ਪਟਾਕੇ ਨੂੰ ਹੱਥ ਵਿੱਚ ਫੜ ਕੇ ਅੱਗ ਲਾਉਣੀ ਚਾਹੀਦੀ ਹੈ
- ਫੁਲਝੜੀਆਂ ਚਲਾਉਣ ਤੋਂ ਬਾਅਦ, ਉਹਨਾਂ ਨੂੰ ਸੁੱਟਣ ਤੋਂ ਪਹਿਲਾਂ ਪੂਰੀ ਤਰ੍ਹਾਂ ਠੰਡਾ ਹੋਣ ਦੇਣ ਲਈ ਪਾਣੀ ਦੇ ਕੰਟੇਨਰ ਵਿੱਚ ਪਾ ਦਿਓ
- ਸਾਰੇ ਪਟਾਕਿਆਂ ਨੂੰ ਸੁੱਟਣ ਤੋਂ ਪਹਿਲਾਂ ਪੂਰੀ ਤਰ੍ਹਾਂ ਠੰਡਾ ਹੋਣ ਦਿਓ

### ਨਿਊ ਯੀਅਰਸ ਲੇਵੀ (ਨਵੇਂ ਸਾਲ ਦੀ ਮੁਲਾਕਾਤ)

ਸ਼ਨੀਵਾਰ, 12 ਜਨਵਰੀ, 2019 ਨੂੰ ਸਿਟੀ ਹਾਲ (City Hall) ਅਤੇ ਗੇਜ ਪਾਰਕ (Gage Park) ਵਿੱਚ ਮੇਅਰ ਪੈਟਰਿਕ ਬ੍ਰਾਊਨ (Patrick Brown) ਅਤੇ ਕਾਉਂਸਿਲ ਦੇ ਮੈਂਬਰਾਂ ਨੂੰ ਮਿਲੇ। ਹਲਕੇ ਨਾਸ਼ਤੇ ਦਾ ਅਨੰਦ ਮਾਣੋ ਅਤੇ ਗੇਜ ਪਾਰਕ ਸਕੇਟਿੰਗ ਟ੍ਰੈਲ ਵਿੱਚ ਦੁਪਹਿਰ ਨੂੰ ਸਕੇਟਿੰਗ ਕਰਨ ਲਈ ਆਪਣੀਆਂ ਸਕੇਟਾਂ ਲੈ ਕੇ ਆਓ! ਸਿਟੀ ਹਾਲ ਵਿੱਚ ਮੁਫਤ ਪਾਰਕਿੰਗ ਉਪਲਬਧ ਹੈ। ਇਸ ਸਾਲ ਦੇ ਜਸ਼ਨ ਦੇ ਸਮਿਆਂ ਅਤੇ ਹੋਰ ਵੇਰਵਿਆਂ ਲਈ ਸੁਚੇਤ ਰਹੋ।

-30-

### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)